

Manufacturer of Quality IS: 1848
Writing, Printing & Speciality
Paper with ECO MARK

CIN: - L21012PB1980PLC004329

SIL/CS

Date: 03-10-2019

The General Manager,	National Stock Exchange of India Limited,		
Department of Corporate Service,	Exchange Plaza, Plot No. C/1 G. Block,		
BSE Limited,	Bandra Kurla Complex,		
Phiroze Jeejeebhoy Towers,	Bandra (East),		
Dalal Street	Mumbai - 400 051.		
Mumbai- 400001			
Scrip Code :539201	Symbol: SATIA		

Sub: Copy of Notice Published in Newspapers

Dear Sir/Madam

Pursuant to Regulation 42 of the SEBI (Listing Obligations and Disclosure Requirements) Regulations, 2015, we are enclosing herewith copies of the Notice published in "Financial Express" and "Rozana Spokesman" regarding the record date i.e. 16.10.2019 for the purpose of Split/Sub-division of share of the company.

Thanking You,

Yours Faithfully, For Satia Industries Ltd

17009

(Rakesh Kumar Dhuria) Company Secretary

FINANCIAL EXPRESS

Big Tech's eco-pledges aren't slowing its pursuit of Big Oil The employees said Nadella also defended Microsoft's energy partners, pointing out their investments in researching and developing more sustainable energy production methods. "There's no fossil fuel CEO who sits there and says, You know, I'm just gonna deny climate change," Nadella said, according to the employees' transcript of his remarks. I'd anything, they're all saying, 'Eutshawe, in fact, the regulation, the pricing mechanisms that get us to this future." Microsoft said in an emailed statement Tuesday that it is "focused on helping companies of all kinds become more efficient, including energy companies. 'It declined to comment on Nadella's remarks, which were part of a regularly scheduled "all-hands" gathering in which the CEO welcomes questions on a range of topics. Less than a week after that exchange and days before a planned worldwide protest

Tech giants have been competing with one another to strike lucrative partnerships with Exxon Mobil. Chevron, Shell, BP and other energy

MATT O'BRIEN October 2

EMPLOYEE ACTIVISM AND

outside pressure have pushed big tech companies like Ama-zon, Microsoft and Google into promising to slash their carbon emissions. But there's another thing these tech giants aren't cutting: Their growing business ties to the oil and gas industry. When Microsoft held an all-

When Mic staff meeting in September, an employee asked CEO Satya Nadella if it was ethical for the Nadella fift was ethical for the company to be selling its cloud computing services to fossil fuel companies, according to two other Microsoft employees who described the exchange on condition they not be named. Such partnerships, the worker told Nadella, were accelerating the oil companies' greenhouse

ONE OF HUAWEI'S biggest

ot worse, as an unoffic orkaround to the Trur administration ban on using Google apps and services has



Microsoft CEO Satya Nadella

gas emissions.

Microsoft and other tech
glants have been competing
with one another to strike
lucrative partnerships with
ExxonMobil, Chevron, Shell, BP
and other energy firms, in
many cases supplying them
not just with remote data storace but also artificial intelliage but also artificial intelli-

age but also artificial intelligence tools for pinpointing better drilling spots or speeding up refinery production.

The oil and gas industry is spending roughly \$2.0 billion each year on cloud services, which accounts for about 1.0% of the total cloud market, according to Vivek Chi-

been quashed.
Security researcher John Wu
published an illuminating post
Tuesday that explained how
users of Huawel's Mate 30 Pro
were able to manually download and install Google apps,
despite a US blacklisting that
prohibits the Chinese company

cambaram, a managing direc-tor of Accenture's energy con-sultancy. It's not yet clear whether the extraction indus-try is getting its money's worth, although experts remain bullish about the appli-cation of advanced technology

cation of advanced technology to oil and gas exploration. Nadella sought to assuage employee concerns at the Sep-tember 12 meeting, first by reiterating Microsoft's inter-nal efforts on environmental

Huawei's bootleg route to Google apps blocked

basic Mate 30) to run popular apps like Google Maps and Gmail that otherwise would not

be permitted. In the wake of Wu's revela-

the attention of outsiders.
Echoing that message was a small group of Microsoft employees who carried card-board signs to a lunchtime protest that day outside of Microsoft's headquarters in Redmond, Washington. "No Azure For Oli," said one of the signs. After months of employee activism, Amazon CEO leff Bezos said he was pushing his company to the forefront on sustainability, committing it to have 100% of tis energy use come from solar

committing it to have 100% of its energy use come from solar panels and other renewable energy by 2030.

But he also defended Amazon's work with the old and gas industry, arguing that "we need to help them instead of viliy them."

Some experts say Al and cloud services could actually play a role in curbing emissions. Denying cloud computions, Denying cloud computing services to the oll and gas industry would do little to address the bigger problem of the world's ongoing dependence on fossil fuels, said Assem Prakash, director of the Center for Environmental Politics at the University of Washington.

—AP

Cabinet agencies. While the Fed's Washing-

US Fed charts own path

to fight climate change

ton-based Board of Governors is part of the federal govern-ent, its governors serve 14-

president. The system's 12 regional Fed banks are pri-

SATIA INDUSTRIES LIMITED

CINED PARTIES AND TICE

Pursuant to Regulation 42 of the SEB (Listing Obligation and Disclosure Requirements) Regulation, 2015, Notice is hereby given that the record date for the purpose of Split/ Sub-division of share of the company Shall be 16th, October,2019

recent lunch with local burness owners and commo literates owners and commo literates of the local state of the US central bank lower interest rates, or Kaplan's view of the US conomy that attendees at the lunch in Corpus Christi wanted most to know about. They wanted information on climate change.

Texas has suffered catastrophic floods and billions in related losses in recent years.

related losses in recent years Now, "it's hard to meet with a

Now, "it's hard to meet with a business person or a city or a community leader in this state" who doesn't have questions on climate change, Kaplan, a former Goldman Sachs investment banker and one of 17 Fed policymakers, said in response to a question at the September 20 lunch. It's not just Texas. After devastating fires in Northern California and corrosive storms

astating fires in Northern Cal-ifornia and corrosive storms on the Carolina and Florida casts, the Fed's regional banks are delving deeper into how the earth's warming will impact US businesses, con-sumers and the country's \$17 trillion asset banking system. That's a sharp departure from the position of much of the Trump administration, which has rejected the science on climate change, installed climate science deniers in key

पंजाब नेशनल बैंक 📦 punjab national bank

BRANCH OFFICE: HODAL, PALWAL, HARYANA Appendix -IV [See Rule – 8(1)]

demand notice dated 26.10.2018 calling upon the borrows M/S. TRUPATI BALAJI RICE & OIL MILLS (PROP. SH. UMES) RINDAL and Guarantor Smt. Kamlesh Kumari W/o. Sh. Vishn BINDAL and Guarantor Smt. Kamlesh Kumari Wo. Sh. Vishna Kumari, to repay the amount mentioned in notice being Rs.33,97,858¹. (Rupees Thirty Three Lakhs Ninety: Sever Thousand Eight Hundroff Filty Eight Only) so on 31,03,2010 with further interest and changes until payments in full, willhin 64 days from the said notice. The borrower & guarantors having false to repay the amount, notice is hereby given to the borrower guarantor and the public in general that the underesigned has take possession of the property described herein below in exercise o powers conferred on himber under sub-section (4) of section 13.0 particular and public in general is hereby coationed not to deal with the property and any dealing with the property will be subject to charge of the PUNJAB NATIONAL BANK (Hodal, Palwal, Haryana) for an amount of Rs.33,97,858/- (Rupees Thirty Three Lakhs Ninety Severn Thousand Eight Hundred Fifty Eight Only as on 31,03,2018 with further interest and further cost thereon. The borrower's attention is invited to provision of sub-section (8) of the section 13 of the Act, in respect of time available, to redeem the secured seed.

on climate change, installed climate science deniers in key roles including at the Environmental Protection Agency, censored or downplayed research on the risks of global warming, and rolled back rejuitations designed to limit greenhouse gas emissions.

The Fed, though, has a uniquestructure that means it redeem the secured asset.

DESCRIPTION OF MOVABLE/IMMOVABLE PROPERTY

(1) Stock of Rice, Bardana etc. and any other item lying in

premises.
(2) Residential House Rakba 8 Marla situated at Adarsh Colon Bye Pass Road, Khata No.358/422 Khasra No.290(2-10) (61-1) vide Sale Deed No.810 dated 06.07.1983 & 944 dated 01.06.198 in the name of Smt. Kamlesh Kumari.

'FORM-A [PUBLIC ANNOUNCEMENT]

RELEVANT PARTICULARS

Inselvency Commonour near Date in Respect of Committee Date of Dissource of Insolvency Resolution Produces Number of the Nume and Registration Number of the Insulvency Professional Acting As Intentin Resolution Professional Address and E-mail of the Insterin Resolution Professional, as Registered With The Board

Address and E-mail to be used for Correspondence With The Interim Resolution Professional

U40105DL2004PLC127584

16:63 Mohan Do-Operative nodustrial Estate, Main Mathura load, New Dethi - 110044 Ulber Address: Pyrish Global-I, 1st Floor, Plot No-NYMCA Chowk, NH-2, Main Mathura Read, Faridabad 121005 Hi

NUTION Services Put. Ltd.

28.03.2020

Umesh Garg

Mr. Sandeep Khanna
 Mr. Shyam Arora
 Mr. Virender Jit Singh

IHCL

THE INDIAN HOTELS COMPANY LIMITED

Corporate Identification No. (CIN) - L74999MH1902PLC00015 Registered Office: Mandlik House, Mandlik Road, Mumbai 400001 Tel: 91226338515 Fax: 912222027442 Website: www.lhcltala.com

NOTICE

NOTICE
Appointment of Registrar and Share Transfer Agent (RTA)
Notice is hereby given to the Shareholders of The Indian Hotels Company Limited ("the Company")
that the Company has migrated from in-house RTA and appointed Link Intime India Private Limited,
a SEBI Registerard category—1 Registrar and Share Transfer Agent, having Registration no.
INR000004058, as its Registrar and Share Transfer Agent with effect from October 15, 2019.

Shareholders, Beneficial owners, Depository Participants and all other concerned are reques send/deliver all documents/correspondence/ queries relating to the Company's securities at the

Registrar and Share Transfer Agent	Registered Office of Company
Registrar and Share Transfer Agent Link Initme India Private Limited, C-101, 247 Park, LBS Marg, Vikhroli (West), Mumbai - 400083, Tel No: 022-49186270, Pax No: 022-49186060, Email id: mthelpdesk@inkintime.co.in	Mandlik House, Mandlik Road, Mumbai – 400 001

is rnt.helpdesk@linkintime.co.in For the convenience of the Sharet ers of the Company, the documents will continue to be accepted

by the Company at its Registered Office For The Indian Hotels Company Limited

BEEJAL DESAI Sr. Vice President & Company Secretary

id Act read with Rule 8 of the Se

Name of the Branch & Account	Details of Secured Assets			Demand Notice Amount
PURHIRAN	Property Measuring B Marta out	Rs. 10,31,452.65		
Fuel, Prop. Harjinder Kumar S/o Darshan Kumar.	of Old Khewat No. 1044/1267 an 1401 min (4-15). Situated at Me Hadbast No. 249, Tohal & Distt, H Hardayal Singh. Boundaries: No Romaining Property of Smt. Kama	challa Saroop N Hoshiarpur, in the orth: L/O Others (it Kaur, West: H	lagar (Suther name of Sm i, South: Stre to Ram Parkar	i), Rahimpur Road t. Kamaljit Kaur Wi set 20° Wide, Easi sh.
PURHIRAN	Residential Plot Measuring 4			

Residential Land & Building 16.05.2019 27.09.2019 Rs. 10,77,316.33

(40'0"), West: Other owner	Sutheri, Hadbast No. 249, Tehsil & Distt. Hoshia (40"0", North: Vendor (29",0"), South: Road 20" w All that parts and parcels of 94.07.2019	ide.	
M/s Darshan Bakers, Billan Wali Chhapri,	All that parts and parcers of 04.07.2414 Residential House No. 462/1, Original Sale De 24.08.2007 and Original Sale Deed No. 283 dat Hectare out of which 7 Maria, Measuring 1772 3	red 2500 dated and 02 04 1993	and interest and other charges

Less than a week after that exchange and days before a planned worldwide protest overclimatechange, Microsoft announced yet another major deal for its Azure cloud computing platform — this time with Chevron and oilfield services giant Schlumberger. The timing of the announcement

tions, the Mate 30 devices lost their clearance to manually install Android apps, as reported by a number of smartphone experts. Only Google is able to make that kind of change throughwhat's known as its SafetyNet antiabuse cheek.

(Union Bank

cate from Huawei, was granted privileges nowhere to be found on standard Android systems,"

Name of the Branch, Borrower(s)/Guarantor(s)	Description of the immovable properties				Amount Outstanding
			30.09.2019	02.00 PM	Rs. 17,04,662.49
forrower(s): M/s Aggarwal					together with
Ophthalmics # Deol House, Bank	at Shop Deal House, Opp. PN	B Bank, Near Kallash Cinema, Civil Line, L	.udhiana.		interest
toad, Near Kallash Cinema, Civil Line.	2. Land & Building 1223/3b G	Bround Floor, Deol House, Opp. PNB Bar	nk, Near Kallar	th Cinema,	menboned therein
udhiana, through its Proprietor Sh.	Civil Line, Ludhiana, compris	sed in Khasra No. 1110/883 1105/834	1111/833, Kha	ta No. 1363	3/1653, 1368/1664,
Rajiv Aggarwal Sio Sh. Rattan Chand	Measuring 29.33 Sq. Yds., in t	the name of Sh. Rajiv Aggarwal, vide Sale I	3eed No. 2827	dated 26.0	3.1999.
Iggarwal, R/o Deol House, Bank Rose	d. Near Kallash Cinema. Civil I	Line, Ludhiana.			

SHUBHAM HOUSING DEVELOPMENT FINANCE CO. LTD.
Shubham
Ph : 0124 - 2125303132, E-Mill: outsomeroring Shubham.co website : www.shubham.co
NOTICE U.S 13(2) OF SECURITISATION & RECONSTRUCTION OF FINANCIAL ASSETS AND ENFORCEMENT OF SECURITY INTEREST ACT 2002 (HEREINAFTER CALLED 'ACT')

bring to your notice that your loan account has been declared as NPA by secured creditors no Development Finance Company Limited having its registered office at D-305, Gro days Enclave, New Dethi - 110017 (herein after called "SHDPC") and you are liable to pay total of ty our lean to SHDPC. You grad last lattle to work forms interest and.

No.	Name .	Address	Amount	Secured Asset
1	Muzammii Rano, Webraz	797, Nail Parts Mohalla Wasuri Gezulbed Dasne R.S.U.P., Nailde Utter Prodesh - 201302	Rs. 25.35,108-	Flat No 12, 1st foor, Wasra no 735 D. 1286, Wilage Kirlekani Delhi South - 110014
2.	Wimpy Luthra. Ayetutah SM			House No. 229, Whans No. 332, Flat No. E 32, Second Floor Whage Nett Satal New Defril South Defril-110962
5,	Mond Shahim, Ratima Khan	H No 612, Pushe Virur Sec-7, Near Sent Mandir New Delhi 110017	Rs. 8,17,551-	Property No171, Ground Floor (Rear Postors), Khansa No78, Wlage Khrisi, New Delhi 110017
4.	Sumit Kumar, Atarkati	B 2194 Panchwall-4, Loni, Ghuziabad, U.P. 201101	Rs. 8,07,142	Khasta No. 1085/21/21, Panchusti Colony, VII Behts Heijpur Lori, Ghaziabad, Ulter Pradesh 201102
	ACE : GURGAON,	Chukham Hau	cina Da	Authorized Officer,

सेन्ट्रल बैंक ऑफ इंडिया Central Bank of India BRANCH OFFICE: BHAGIRATH PALACE, DELHI-110006

This Demand Notice is hereby given under section 13(2) of the Securitisation and Reconstruction of Financial Assets and Enforcement of Security Interest Act, 2002 (54 of 2002) read with rule 3 of the Security Interest Act, 2002 (54 of 2002) read with rule 3 of the Security Interest (Enforcement) Rules, 2002 here in after calling upon the under mentioned Borrower's (Sucarnotors to repay, the Amounts outstanding for the Credit Facilities granted to them / on their Guarantee, within 60 days from the date of this Notice. If you fail to repay to the Bank the below mentioned amount with further interest and incidental expenses, costs etc. in terms of this notice ut 312(2) of the Act, the Bank will exercise all or any of the rights detailed under Sub-Section (4) of Section 13 and under other applicable provisions of the said Act, You are also put on notice that in terms of sub-section of Section 13 you shall not transfer by sale, lease or otherwise the said secured assets detailed below of this notice without obtaining written consent of the Bank. The details of the account and Secured Assets along with Amount Outstanding is given below:—
SCHEDULE OF THE IMMOVABLE PROPERTY & OTHER DETAILS.

SCHEDULE OF THE IMMOVABLE PROPERTY & O'THER DETAILS

Name of Borrower/ Description of the Date & Amount and Guarantor Secured Assets of 13(2) Notice

MR. NAVIN GUPTA OWNER: MRS. SHALINI GUPTA NAVIN GUPTA OWNER: MRS. SHALINI GUPTA NAVIN GUPTA NAVI NPA on 11.08.2019 3rd Floor, Plot of Land Bearing Rs.4.19.72.649/-Borrower) & MRS. SHALINI GUPTA No.E-216. East of Kailash applied further) (which represents (Co-Borrower) E-216, East of Kailash New Delhi-110065 New Delhi-110065. Boundaries: East: Road 80 Feet wide West: Service Lane 15 Feet Wide North: Plot No.217

Central Bank of India, Bhagirath Palace, Delhi







Maria 232 SF, Cout of Khata No. 427/468, 428/469, out of Khaura No. 94 2/5 (0-18), 8 (1-16), 94/3 (7-11), 4 (1-16), situated in the Revenue Esta 2-46, Tahali & Dist. Hoshiarpur, Purjasi, in the name of Harjinder Kurnar S Other owner (44°07), West Bangwan (44°07), North: Other owner (30°07), 8

ਇੰਡੀਗੋ ਦੇ ਦੋ ਪਾਇਲਟਾਂ ਦੇ ਉਡਾਣ ਭਰਨ 'ਤੇ ਪਾਬੰਦੀ

ਨਵੀਂ ਦਿੱਲੀ, , 2 ਅਕਤੂਬਰ : ਭਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਬਨ (ਡੀਜੀਸੀਏ) ਨੇ ਇੰਡੀਗੇ ਵਥੀਏਸ਼ਨ (ਡੀਜੀਸੀਏ) ਨੇ ਇੰਡੀਗ ਦੇ ਦੇ ਪਾਇਸਟਾਂ ਦਾ ਫ਼ਲਾਈਟ ਲਾਇਸੇਸ਼ ਕੇਦ ਕਰ ਦਿਤਾ ਹੈ। ਉਨ੍ਹਾਂ 'ਤੇ ਇਹ ਰੋਕ ਜੂਨ ਵਿਚ ਦਿਲੀ ਹਥਾਈ ਅੱਡੇ 'ਤੇ 'ਕਲਦੀ ਇੰਕਰਜਨ' ਦੀ ਘਟਨਾ ਦੇ ਸਬੰਧ ਵਿਚ ਲਗਾਈ ਗਈ ਹੈ। 'ਕਨਵੇਯ ਇੰਕਰਜਨ' ਦਾ ਮਤਲਬ ਕਿਸੇ ਅਟਲਾਪਿਕਾਰਡ ਜਹਾਜ਼, ਵਿਅਕਤੀ ਕਾਂਗਰ ਦੀ ਸ਼ਾਹਤ ਜਹਾਜ਼, ਵਿਅਕਤੀ ਜਾਂ ਵਾਰਨ ਦੀ ਆਮਦ ਨਾਲ ਹੁੰਦਾ ਜਾ ਵਾਧਨ ਦੀ ਆਮਦ ਨਾਲ ਹੁੰਦਾ ਹੈ। ਰਨਵੇਅ ਦੀ ਸੁੱਕੱਖਿਆ ਲਈ ਇਹ ਇਕ ਖ਼ਤਰਨਾਕ ਸਥਿਤੀ ਮੰਨੀ ਜਾਂਦੀ ਹੈ। ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਦਵਾਂ ਪਾਇਲਵਾਂ ਦੇ ਲਾਇਸੈਸ ਤਿੰਨ ਮੁਹੀਨਿਆਂ ਲਈ ਰੱਦ ਕਰ ਦਿਤ ਗਏ ਮਹੀਨਿਆਂ ਲਈ ਹੋਦ ਕਰ ਵਿਤੇ ਗਏ ਹਨ।ਇਹ ਮਿਆਦ ਤਿੰਨ ਸਤੰਬਰ ਤੋਂ ਬੁਰੂ ਹੋ ਗਈ ਹੈ। ਇਹ ਘਟਨਾ ਦਿੱਲੀ-ਉਦੰਪੁਤ ਉਡਾਣ ਦੌਰਾਨ ਰਨਵੰਅ ਇੰਕਰਜਨ ਨਾਲ ਸਬੰਧਤ ਹੈ। ਡੀਜੀਸੀਲ ਨੇ ਅਪਣੀ ਸਾਥੇ ਵਿਚ ਪਾਇਆ ਕਿ ਫਲਾਈਟ ਵਿਚ ਸ਼ਾਮਲ ਦੇ 320 ਜਹਾਜ਼ ਦੇ ਚਾਲਕਾਂ ਨੇ ਪਲਾਈ ਤੋਂ ਵਿੱਚ ਕੈਟਰੋਕਤ ਸੀ। ਨੇ ਹਵਾਈ ਟ੍ਰੈਫਿਕ ਕੇਟਰੋਲਰ ਦੀਆਂ ਹਵਾਇਤਾਂ ਦੀ ਪਾਲਣਾ ਨਹੀਂ ਕੀਤੀ



ਅਤੇ ਰਨਵੇਅ 'ਤੇ ਉਡੀਕ ਕਰਨ ਦੇ ਸਟੇਂਡਰਡ ਪੁਆਇਟ ਦੀ ਉਲੰਘਣਾ ਕੀਤੀ। ਚਾਲਕ ਦਲ ਨੇ ਟੈਕਸੀਵੇਅ ਦੇ ਚਿੰਨ੍ਹਾਂ ਨੂੰ ਰਨਵੇ 'ਤੇ ਲਿਖਿਆ ਨਹੀਂ ਵੇਖਿਆ। ਟੈਕਸੀਵੇਅ ਹਵਾਈ ਜਹਾਜ਼ ਦੇ ਰਸਤੇ ਨੂੰ ਪਾਰਕਿੰਗ ਤੋਂ ਲੈ ਕੇ ਰਨਵੇਂ ਅਤੇ ਉੱਥੇ ਪਾਰਕਿੰਗ ਲਈ ਕ ਰਹਵਾਂ ਅਤੇ ਦੂਬ ਪਾਗਕਰ ਲਈ। ਜਾਣ ਦਾ ਸੰਕੇਤ ਕਰਦਾ ਹੈ। ਡੀਜੀਸੀਟ ਨੇ ਕੈਪਟਨ ਰਾਹੁਲ ਬਾਚ ਅਤੇ ਫਲਾਈਟ ਦੇ ਮੁੱਖ ਅਧਿਕਾਰੀ ਕੈਪਟਨ ਅਮਿਤ ਕੁਮਾਰ ਦੀ ਲਾਪ੍ਰਵਾਹੀ ਮਿਲੀ ਅਤੇ ਉਸ ਦੀ ਉਡਾਣ 'ਤੇ ਪਾਬੰਦੀ ਲਗਾ ਦਿਤੀ। ਇੰਡੀਗੋ ਨੇ ਇਸ 'ਤੇ ਤੁਰਤ ਕੋਈ ਟਿਪਣੀ ਨਹੀਂ ਕੀਤੀ ਹੈ।(ਏਜੰਸੀ)

ਸਫ਼ਾ 1 ਦੀਆਂ ਬਾਕੀਆਂ

ਪਾਕਿਸਤਾਨ ਨੂੰ ਝਟਕਾ : ਲੰਦਨ ਤੋਂ ਭਾਰਤ ਆਏਗਾ ਨਿਜ਼ਾਮ ਦਾ 'ਅਰਬਾਂ ਦਾ ਖ਼ਜ਼ਾਨਾ'

ਭਾਰਤ ਸਰਕਾਰ ਨਾਲ ਹੋਂਥ ਮਿਲਾ ਲਿਆ ਸੀ। ਲੰਦਨ ਦੀ ਰਾਇਲ ਕੋਰਟਸ ਆਫ਼ ਜਸਟਿਸ਼ ਵਿਚ ਦਿਤੇ ਗਏ ਫ਼ੈਸਲੇ ਵਿਚ ਜਸਟਿਸ ਮਾਰਕਸ ਸਮਿਥ ਨੇ ਆਫ਼ ਜਸਟਿਸ ਵਿਚ ਦਿੱਤੇ ਗਏ ਫੈਸਲੇ ਵਿਚ ਜਸਟਿਸ ਮਾਰਕਸ ਸਮਿੰਗ ਨੇ ਫੈਸਲਾ ਸੁਫਾਇਆ ਕਿ ਸਤਵੇਂ ਨਿਸ਼ਾਮ ਨੂੰ ਚਾਨ ਦੇ ਅਧਿਕਾਰ ਮਿਸ਼ ਸਰ ਅਤੇ ਸਤਵੇਂ ਨਿਜ਼ਾਮ ਦੇ ਉਤਰਾਅਧਿਕਾਗੀ ਹੋਣ ਦਾ ਦਾਅਵਾ ਕਰਨ ਵਾਲੇ ਜਾਂਦ ਭਰਾਵਾਂ ਤੇ ਭਾਰਤ ਨੂੰ ਕਰ ਦਾ ਅਧਿਕਾਰ ਹੈ। ਫੈਸਲੇ ਵਿਚ ਕਿਹਾ ਗਿਆ ਹੈ ਕਿ ਕਿਸੇ ਦੂਜ਼ ਦੇਸ਼ ਨਾਲ ਜੁੜੀ ਗੜੀਵਿਧੀ ਦੇ ਸਿਧਾਤ ਅਤੇ ਗੇਗਰਾਨੂੰਨੀ ਹੋਣ ਦੇ ਆਧਾਰ 'ਤੇ ਅਸ਼ਤਦਾਰ ਨਾ ਹੋਣ ਦੇ ਤਕਕ ਦੇ ਆਧਾਰ 'ਤੇ ਜਿਸ਼ ਸਮਲੇ ਦੇ ਅਦਾਲੜ ਵਿਚ ਵਿਚਾਰਅਸੀਨ ਨਾ ਹੋਣ ਦੇਆਂਸ ਪਾਰਿਤਾਨ ਦੀਆਂ ਦਲੀਲਾ ਨਾਕਮ ਹੋ ਜਾਂਦੀ ਹਨ। ਇਹ ਵਿਵਾਦ 1948 ਵਿਚ ਹੋਵਕਾਥਾਦ ਦੇ ਵੱਲੋਂ ਦੇ ਨਜ਼ਾਮ ਕੋਲ ਕਰੀਸ਼ 10,07,940 ਪਾਉਡ ਅੜੇ ਨੇ ਜ਼ਿਲਿੰਗ ਦਾ ਬ੍ਰਿਟੇਨ ਵਿਚ ਨਵੀਨਯੂਰਤ ਪਾਧਿਕਾਰਨਾ ਦੇ ਰਾਜਦੂਤ ਨੂੰ ਤਸਦੀਲ ਕਰਨ ਨਾਲ ਜੁੜਿਆ ਹੈ। ਇਹ ਕਰਮ ਵੇਧ ਕੇ 35 ਕਰਿਡ ਪਾਉਡ ਗੜੀ। ਨਿਸ਼ਾਮ ਦਾ ਸ਼ਰਨਾਨਾ ਨਾਅਕਸਕਤਰ ਦੀ ਗੜਿਆ ਹੈ। ਉਨਾ ਰਾ ਹੋ ਗਈ। ਨਿਜ਼ਾਮ ਦਾ ਖ਼ਾਨਦਾਨ ਦਾਅਵਾ ਕਰਦਾ ਹੈ ਕਿ ਇਹ ਪੇਸ਼ਾ ਉਨ੍ਹਾਂ ਦ ਹੈ, ਉਪਰ ਪਾਕਿਸਤਾਨ ਦਾ ਦਾਅਵਾ ਹੈ ਕਿ ਇਸ 'ਤੇ ਉਸ ਦਾ ਅਧਿਕਾਰ ਹੈ

ਗਾਂਧੀ ਦੀ ਵਿਰਾਸਤ 'ਤੇ ਕਬਜ਼ੇ ਲਈ ਭਾਜਪਾ ਤੇ ਕਾਂਗਰਸ ਵਿਚਾਲੇ ਘਮਾਸਾਨ

ਵੱਡੀ ਵਿਖਾਈ ਜਦਕਿ ਬਾਕੀ ਆਗੂਆਂ ਨੇ ਦੇਸ਼ ਦੇ ਹੋਰ ਹਿੱਸਿਆਂ ਵਿਚ ਅਜਿਹੇ ਪ੍ਰਗਰਮਾਂ ਵਿਚ ਸ਼ਿਕਰੜ ਖੀਤੀ। ਸ਼ਾਹ ਨੇ ਕਿਹਾ ਕਿ ਮੌਦੀ ਪਹਿਲ ਅਜਿਹੇ ਪ੍ਰਧਾਨ ਮੋਤਰੀ ਹਨ ਜਿਨ੍ਹਾਂ ਨੇ ਗਾਂਧੀ ਜੀ ਵਾਂਗ ਹੀ ਸਫਾਈ ਨੂੰ ਜੋਗ ਲਹਿਰ ਦਾ ਤੁਖ ਦਿਤਾ। ਲਹਿਰ ਦਾ ਰੂਪ ਦਿਤਾ।

ਅਲਾਹਾਬਾਦ ਹਾਈ ਕੋਰਟ ਨੇ ਤਾਂ ਹਿੰਦੀ 'ਚ ਸੁਣਾਈ ਜੱਜਮੈਂਟ - ਕਦੋਂ ਸਣਾਏਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੰਜਾਬੀ 'ਚ ?

ਕੁਣ ਰਹੀ ਕੀ ਪੰਜਾਬੀ ਪੁੱਸੀ ਇਸ ਗੋਂਡ ਦੀ ਆਸ ਕਰ ਰਹੇ ਹਨ ਕਿ ਪੰਜਾਬ ਅਤੇ ਹਰਿਆਵਾ ਹਾਈ ਕੋਰਟ ਆਪਣੇ ਕੋਮਕਾਜ ਅਤੇ ਫ਼ੋਸਲਿਆਂ ਵਿਚ ਪੰਜਾਬੀ ਨੂੰ ਲਾਗੂ ਕਰੇਗੀ ਅਤੇ ਇਸ ਨਾਲ ਸੰਬੰਧਤ ਸਾਰੇ ਕੰਮ ਜਲਦੀ ਤੋਂ ਜਲਦੀ ਸ਼ੁਜ਼ਾਬੀ ਵਿਚ ਸ਼ੁਰੂ ਹੋ ਜਾਣਗੀ।

ਸੇਤੀਆ ਇਡਸਟਰੀਜ਼ ਲਿਮਟਿਭ a vec lip of proti pre diregion le lay posicioni CIN:1.31612PB1960PL(1861329

ठेटिस

ਸ਼ੇਸ਼ੀ (ਲਿਸਟਿੰਗ ਆਸ਼ਲੀਗੇਸ਼ਨ ਐੱਡ ਡਿਸਕਲੇਜ਼ਰ ਗੋਰੁਆਇਰਮਿੰਟਸ) ਚੋਰੁ 2015 ਦੇ ਰੋਗੁਲੇਸ਼ਨ 42 ਅਧੀਨ ਸੁਚਿਰ ਕੀਤਾ ਜਾਂਦਾ ਹੈ ਕਿ ਕੈਪਨੀ ਦੇ ਸ਼ੋਲ ਵੰਗ-ਉਪ ਵੰਗ ਦੇ ਉਦੇਸ਼ ਲਈ ਰਿਕਾਰਡ ਦੀ ਮਿਤੀ 16 ਅਕਤੂਸਰ, 2019 ਹੈ ਲਈ ਸ਼ੇਸ਼ੀ ਸੀਤੀਆ ਇਸ਼ਸਟਰੀਜ਼ ਵਿ

ਦੀ ਪੰਜਾਬ ਸਟੇਟ ਕੋਆਪ੍ਰੇਟਿਵ ਡਿਵੈਲਪਸੈਂਟ ਫੈਡਰੇਸ਼ਨ, ਨਿਮ 49, ਇਬਸਟਰੀਅਨ ਏਰੀਆ-1, ਹੋੜੀਗੜ੍ਹ

ਥੋੜ੍ਹੇ ਸਮੇਂ ਲਈ ਈ ਟੈਂਡਰ ਸੂਚਨਾ

ਵੇਸ਼ਵ ਨੇ. PLNCOFED2019-2007 ਹੋਰਰ `ਜ਼ੇ ਪ੍ਰਿਟਿੰਗ ਦਾ ਕੰਮ ਕਵਦਾਉਣਾ ਅਤੇ ਅਧੁਨਿਕ ਦੇੱਕ ਭੁੱਕ ਹੁੰਤ ਕਰਨ ਹਿੰਜ਼ ਸ਼ ਪ੍ਰੌਤ/ਸਹਿਕਾਰੀ ਪ੍ਰੈਸਾਂ ਨੂੰ ਇਨਪੈਨਲਮੈਂਟ ਕੇ ਲੇਟ ਹਿੱਤ ਆਨਲਾਈਨ ਕੋਸੀਆਂ ਦੀ ਜ਼ਿ

ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਮਹਿਲਾ ਟੀ-20 ਵਿਚ ਬਣਾਇਆ ਨਵਾਂ ਵਿਸ਼ਵ ਰੀਕਾਰਡ

CI-20 (ਵੱਚ ਕੋਟਾਂਤਿਆਂ ਨਵਾਂ ਵਿਸ਼ੱਦ ਗਿਆਰਡ ਸ਼ਕਨੇ, 2 ਅਕਤੂਬਰ : ਆਸਟਰੇਕੀਆਈ ਮਹਿਲਾ ਟੱਮ ਦੀ ਸ਼ਕਾਮੀ ਬੰਲਸਾ ਬੁਲਿਆ ਹੀਲੀ ਨੇ ਸੁੰਲੇਕਾ ਵਿਰੁਧ ਮੰਗਲਵਾਰ ਨੂੰ ਇੱਕ ਅਜ਼ਿਰੂ 148 ਦੱਕਾਂ ਬਣਾ ਕੇ ਟੀ-20 ਕੇਮਾਰਗੀ ਰਿਕਟ ਦੀ ਲਿਕ ਪਾਰੀ ਵਿਚ ਸ਼ਹ ਤੋਂ ਵੱਧ ਦੇੜਾਂ ਬਣਾਉਣ ਦਾ ਰਿਕਾਰਡ ਸਟਾ ਇਆ ਹੈ। ਵਿਕਟਰੀਸ਼ਡ ਬੰਲਬਾਜ਼ ਹੀਲੀ ਨੇ ਅਪਟੀ ਪਾਰੀ ਵਿਚ ਸਿਰਫ 6.1 ਹੋਲਾਂ ਬੇਡੀਆਂ ਜਿਸ ਵਿਚ ਉਸ ਨੇ 19 ਚੰਕੇ ਅਤੇ 7 ਛੱਟਾ ਲਗਾਏ। ਹੀਲੀ ਨੇ ਹਮਵਰਤ ਸਿਗ ਕੋਲਿੰਗ ਦਾ ਰੀਕਾਰਰ ਤੀਕਿਆ ਜਿਸ ਨੇ ਇਸ ਸਾਲ ਜੁਵਾਈ ਵਿਚ ਚੈਸਚਰਤ ਵਿਚ ਰਿਗਲੰਗ ਵਿਚੁਧ ਅਜ਼ਿਰੂ 133 ਦੇੜਾਂ ਬਣਾਈਆਂ ਸੀ।ਆਸਟਰੇਕੀਆਂ ਨੇ ਇਹ ਮੇਰ 132 ਦੋੜਾਂ ਨਾਲ ਜਿੱਤ ਕੇ ਟੀ-20 ਕੇਮਾਰਰੀ ਮੈਚਾ ਦੀ ਸੀਡੀਜ਼ ਵਿਚ 3-0 ਨਾਲ ਕਲੀਨ ਸਵੀਪ ਕੀਤਾ। ਆਸਟਰੇਕੀਆਂ ਨੇ ਪਹਿਲਾਂ ਬੰਮਬਾਜ਼ੀ ਕਰਦਿਆਂ ਹੀਲੀ ਦੀ ਤੁਹਾਨੀ ਲਈ ਨੇਰੇ ਨਾਲ ਜਿਹੇ ਹੋਏ ਹੋਏ ਹੋਏ ਵੱਧਾਂ ਸੀ ਸਦੇਵਤ ਦੇ ਰਿਕਟਾਂ ਦੇ ਤੁਹਾਨੀ ਪਾਰੀ ਅਤੇ ਰਾਚੋਲ ਹੋਸ ਦੀਆਂ 41 ਦੌੜਾਂ ਦੀ ਬਦੇਲਤ 2 ਵਿਕਟਾਂ ਤੋਂ ਬਣਾਈਆਂ ਅਤੇ ਅਪਣੇ ਪਿਛਲੇ ਸਰਵਉੱਚ ਸਕੋਰ ਦੀ ਬਰਾਬਰੀ ਕੀਤੀ।

ਸਫ਼ਾ 3 ਦੀਆਂ ਬਾਕੀਆਂ

ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਸਾਰਾਗੜ੍ਹੀ ਮੈਮੋਰੀਅਲ ਤਕ ਕਵਿਆ ਸ਼ਾਂਤੀ ਮਾਰਚ

ਵਿਸ਼ਾ ਤਹਿਤ ਵਿਭਜਪੁਰ ਦੇ ਜਿਲ੍ਹਾ ਮੰਜਿਸਟਰੰਟ ਦੇ ਆਵਾਸ ਸਥਾਨ ਤੋਂ ਲੈਂ ਕੇ ਹੁਸੰਨੀਵਾਲਾ ਬਾਰਕਰ ਸਥਿਤ ਸ਼ਹੀਦੀ ਸਮਾਰਕ ਤੌਕ ਸੜਕ ਦੇ ਦੇਵਾਂ ਪਾਸੇ 3 ਹਜ਼ਾਰ ਪੰਦੇ ਲਗਾਏ ਜਾਣਗੇ। ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀ ਸੰਗਠਨਾਂ ਅਤੇ ਸਿੱਖਿਆਰ ਸੰਸਥਾਵਾਂ ਨੂੰ ਇਸ ਸੜਕ ਤੋਂ ਲੱਗਣ ਵਾਲੇ ਪੈਂਦਿਆਂ ਦੀ ਦੇਖਭਾਸ਼ ਦੀ ਜ਼ਿੰਮੇਵਾਰੀ ਹੋਵੇਗੀ।

ਭਾਜਪਾ ਨਾਲ ਵਧਦੀਆਂ ਦੂਰੀਆਂ ਦੌਰਾਨ ਅਕਾਲੀ ਦਲ ਨੇ ਬੁਲਾਈ ਤਾਲਮੇਲ ਕਮੇਟੀ ਦੀ ਬੈਠਕ

ਕੱਡਾ ਕਰਾ ਕਰਾਰ ਦਿੰਦੇ ਹੋਏ 117 ਕਿਧਾਨ ਸਭਾ ਜੀਣਾਂ 'ਚੋਂ 59 ਉੱਤੇ ਦਾਅਵਾ ਠੰਕ ਦਿਤਾ ਗਿਆ ਹੋਣ ਨਾਲ ਅਕਾਲੀ ਦਲ ਦੀ ਘਾਸ਼ਹਾਹਟ ਹੋਰ ਕੰਧ ਗਈ ਹੈ। ਇਸੇ ਦੌਰਾਨ ਬੰਦੀ ਸਿੰਘਾ ਦੀਆਂ ਰਿਹਾਈਆਂ ਸ਼ੁਰੂ ਕਰਨ ਦਾ ਐਲਾਨ ਕਰ ਕੇ ਭਾਜਪਾ ਵਲੋਂ ਸਿੱਖਾਂ ਕੋਲੋਂ ਸਿਫਤ ਵੀ ਖੇਟ ਲਈ ਹੈ। ਸਰਬੱਤ ਖ਼ਾਲਸਾ ਦੇ ਆਗੂਆਂ ਸਫ਼ੇ ਬੇਸ਼ ਭਰਾਵਾਂ ਤੇ ਕਈ ਹੋਰ ਸਿੱਖ ਜਥੇਬੰਦੀਆਂ ਦੁਆਰਾ ਇਸ ਸ਼ਬੰਧ 'ਚ ਖ਼ਲ੍ਹ ਕੇ ਪ੍ਰਧਾਨ ਮੰਤਰੀ ਅਤੇ ਗੁਹਿ ਮੰਤਰੀ ਦੀਆਂ ਭਾਵੀਵਸੇ ਦੇ ਖ਼ੁਲ ਬੰਨ੍ਹੇ ਸਾਫ਼ ਨੇ ਪੰਜਾਬ ਵਿਚ ਇਕ ਨਵੀਂ ਸਿਆਸੀ ਸਫ਼ਸੰਦੀ ਨੂੰ ਜਨਮ ਦੇ ਇੰਟਾ ਹੈ।

ਹਰਿਆਣਾ ਵਿਚ ਅਕਾਲੀਆਂ ਨੇ ਇਨੈਲੋ ਨਾਲ ਕੀਤਾ ਚੋਣ ਗਠਜੋੜ

ਕਾਮਯਾਬ ਹੋ ਗਈ ਸੀ। ਇਸ ਵਾਰ ਭਾਜਪਾ ਵਲੋਂ ਅਕਾਲੀਆਂ ਨਾਲ ਹੋਥ ਮਿਲਾਉਣ ਤੋਂ ਨਾਂਚ ਕਰਨ 'ਤੇ ਅਕਾਲੀ ਦਲ ਨੂੰ ਮੂੜ ਤੋਂ ਇਨੌਲ ਨਾਲ ਸਮਝੌਤਾ ਕਰਨਾ ਪਿਆ ਹੈ।

ਮਨਪ੍ਰੀਤ ਬਾਦਲ ਨੇ ਬਠਿੰਡਾ ਨੂੰ ਪਲਾਸਟਿਕ ਮੁਕਤ ਕਰਨ ਦਾ ਲਿਆ ਅਹਿਦ

ਅਮਰਿਦਰ ਸਿੰਘ ਟਿਵਾਟਾ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਵਰਿਚਰ ਸਿੰਘ, ਕਾਰਜ਼ਸੀ ਆਗੂ ਜੇਜੀਤ ਜੇਹਲ, ਕਾਰਜ਼ਸ ਦੇ ਸ਼ਹਿਰੀ ਪੁਧਾਨ ਅਤੁਣ ਵਧਾਵਨ, ਮੰਨਨ ਵਾਲ ਵੁੱਧਾ, ਟੀਪਲ ਸਿੰਘ ਸੰਗੂ ਆਦਿ ਸਮਸੀਅਤ ਹੋ ਫਿਲਾਵਾਂ ਪੁਸ਼ਾਸ਼ਨਿਕ ਅਧਿਕਾਰੀ ਤੇ ਸਕੂਨਾਂ ਦੇ ਦਿਦਿਆਰਥੀ ਭਾਰੀ ਗਿਣਤੀ ਵਿੱਚ ਸ਼ਾਮਲ ਸਨ।

ਗ਼ੈਰ-ਸਰਕਾਰੀ ਕਾਲਜਾਂ ਦੇ 1925 ਕੱਚੇ ਪ੍ਰੋਫ਼ੈਸਰ ਪੱਕੇ ਕਰਨ ਨੂੰ ਮਨਜ਼ੂਰੀ

ਕਰ ਚੁੱਕੇ ਪ੍ਰੋਫ਼ੈਸਰਾਂ ਦੀ ਜਾਣਕਾਰੀ ਮੰਗ ਲਈ ਸੀ ਅਤੇ ਮੰਤਰੀ ਮੰਡਲ ਵਾਵਾਂ ਰੋਗੁਲਰ ਕਰਨ ਦਾ ਫ਼ੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਵਾਤਾਵਰਣ ਸੰਬਧੀ ਜਾਗੀ ਸਰਕਾਰ

ਤਿਊਹਾਰਾਂ ਮੌਕੇ ਪਟਾਖਿਆਂ ਸਬੰਧੀ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਸੀ ਮੁਕਤਸਰ ਸਾਹਿਬ, 02 ਅਕਤੂਬਰ (ਹਣਜੀਤ ਸਿਘ: ਵੱਧ ਹਨ ਪ੍ਰਤੂਸਣ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਦੀਵਾਲੀ ਪਟਾਕਿਆਂ ਦੀ ਵਿਕਰੀ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿਟ ਪਟੀਸ਼ਨ ਨੇ 23548 ਆਵ 2017 ਰਹਿਤ ਜਾਰੀ ਹਦਾਇਤਾਂ ਦੇ ਮੌਦੇ ਨਜ਼ਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਿਸ਼ਨੂੰਟ ਕਾ ਰਿਹਾ ਆਈ ਦੇ ਮੈਜ਼ਾ ਨੇ ਦੁੱਸਿਆ ਕਿ ਤਿਉਹਾਰਾਂ ਮੰਜ ਨੇ ਦਿੰਸਾ ਕਿ ਤਿਉਹਾਰਾਂ ਮੰਜ ਪਟਾਬਿਆ ਦੀ ਵਿਕਰੀ ਸਦੇਰੇ 1000 ਹੋ ਸ਼ਾਮ 730 ਵਜੇ ਤੱਕ ਕੇ ਸਕੇਗੀ ਇਸ ਸਬੰਧੀ ਦੁਆ ਰਾਹੀਂ ਜ਼ਿਲ੍ਹਾ ਮਿੰਸਮੁੰਟ ਵਾਰੇ ਲੈਡੀ ਨਾਈਸੇਸ ਜਾਰੀ ਕੀਤੇ ਜਾਣਗੇ ਪਟਾਕੇ ਕੰਕਲ ਨਿਰਧਾਰਤ ਬਾਵਾਂ ਤੋਂ ਹੀ ਵਿਕ ਸਕਣਗੇ ਜਿਥ ਵਾਈਗਰੀਗ, ਪੀਸੀਆਰ ਅਤੇ ਐਂਪੂਲੰਸ ਦੀ ਉਪਲੰਧਰ ਹੋਵਗੀ। ਇਹਨੂੰ ਲਾਇਸੇਸ ਧਾਰਕਾਂ ਤੋਂ ਪ੍ਰਾਪਤ ਹੋਣ ਵਾਲੀ ਰਰਮ ਨਗਰ ਕੰਸਲ ਅਤੇ ਸਿਹਤ ਵਿਚਾਰ ਵਿੱਚ ਉਪਯੋਗਤ ਸੇਵਾਵਾਂ ਬਦਲੇ ਵੇਗੀ ਜਾਵੇਗੀ। ਸਟਾਲ ਕੰਕਲ ਨਿਰਧਾਰਤ ਬਾਵਾਂ ਅਤੇ ਭੀੜ ਭਾੜ ਵਾਲੀ ਬਾਰਾਂ ਸ਼ਿਲ੍ਹੀ ਵਿੱਚ ਜਿਸ਼ਨ ਕਿਲਾ ਤੋਂ ਸ਼ਿਲ੍ਹੀ ਦੀ ਸ਼ਿਲ੍ਹੀ ਸਟਾਲ ਕੰਕਲ ਨਿਰਧਾਰਤ ਬਾਰਾਂ ਅਤੇ ਭੀੜ ਭਾੜ ਵਾਲੀ ਬਾਰਾਂ ਮਿਲ੍ਹੀ ਜ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ਿਲ੍ਹੀ ਸ਼ੁਲ੍ਹੀ ਸ਼ਿਲ੍ਹੀ ਸ਼ ਮੈਜਿਸਟ੍ਰੇਟ ਡਾ. ਰਿਚਾ ਆਈ ਏ ਐਸ ਨੇ ਦੱਸਿਆਂ ਕਿ ਤਿਉਹਾਰਾਂ ਮੌਕੇ



ਨਿਯਮਾਂ ਦੀ ਪਾਲਣਾ ਸ਼ਖਤੀ ਨਾਲ ਕਰਵਾਈ ਜਾਵੇਗੀ : ਜ਼ਿਲ੍ਹਾ ਮੈਜਿਸਟੇਟ ਡਾ. ਰਿਚਾ

ਜ਼ਿਲ੍ਹਾ ਮੌਜ਼ਿਸਟ੍ਰੇਟ ਭਾ ਵਿਚਾ ਨੇ ਆਖਿਆ ਕਿ ਅਸ਼ੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੁਦਾਇਰਾ ਦੇ ਮੌਦੇ ਨਜ਼ਰ ਦਿਸ਼ਾ ਨਿਗਦੇਜ਼ ਜਾਰੀ ਕੀਤੇ ਗਏ ਚਨ ਅਤੇ ਇਨ੍ਹਾਂ ਦੀ ਸਪਤੀ ਨਾਲ ਪਾਲਟਾ ਕਰਵਾਈ ਜਾਵੇਗੀ । ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਮੀਨ ਕੀਤੀ ਕਿ ਉਹ ਪਟਾਰੇ ਚਲਾਉਣ ਤੋਂ ਪਰੋਧ ਕਰ ਕਿਉਂਕਿ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ।

ਨਿਰਧਾਰਤ ਬਾਵਾਂ ਤੋਂ ਪਾਸੇ ਪਟਾਕੇ ਨਹੀਂ ਵੇਚ ਸਕੇਗਾ। ਇਸ ਤੋਂ ਬਿਨਾ ਲਾਈਸੇਂਸ਼ ਧਾਰਕ 2008 ਦੇ ਲਾਈਸਸ ਧਾਰਕ 2008 ਦ ਧਮਾਕਾਬੇਜ ਸਮਗਗੇ ਰੂਲਜ਼ ਦੀ ਵੀ ਪਾਲਣਾ ਕਰਣਗੇ। ਜਿਸ ਤਹਿਤ ਪਟਾਕੇ ਗੋਰ ਜਲਨਸ਼ੀਲ ਪਦਾਰਥ ਤੋਂ

ਕੋਵ ਸਭ ਅਵਰ ਰਥ ਜਾਣਗਾ ਸਭ ਇੱਕ ਦੂਜੇ ਤੋਂ ਘੱਟੋਂ ਘੱਟ 3 ਮੀਟਰ ਦੀ ਦੂਗੇ ਤੋਂ ਹੋਣਗੇ ਅਤੇ ਇਹਨ੍ਹਾਂ ਦੇ ਮੁੱਧ ਆਮਣੇ ਮਾਹਮਣੇ ਨਹੀਂ ਹੋਣਗੇ। ਇਥੇ ਕੋਈ ਵੀ ਤੇਲ ਨਾਲ ਜਲਣ ਵਾਲੇ ਲੈਂਪ ਜਾਂ ਦੀਵਾਂ ਨਹੀਂ ਜਗਾਇਆ ਜਾਂ ਸਕੇਗਾ। ਇਜੋਹੇ ਖੇਤਰ ਵਿਚ ਸੀਗਰਟ

ਨੌਸ਼ੀ ਦੀ ਵੀ ਮਨਾਹੀ ਹੋਵੇਗੀ। ਵਿਕਰੇਤਾ 18 ਸਾਲ ਤੋਂ ਘੱਟ ਉਮਰ ਦਾ ਨਹੀਂ ਹੋਣਾ ਚਾਹੀਦਾ ਅਤੇ ਲਾਈਸੈਂਸ ਧਾਰਕ ਆਪਣੇ ਸੇਲਜ ਮੇਨ ਦੀ ਸੂਚਨਾ ਉਪਲਬੰਧ ਕਰਵਾਏਗਾ। ਵਿਕ੍ਰੇਤਾ ਨੇ ਸੂਤੀ ਕੱਪੜੇ ਪਾਣ ਹੋਣ। ਸਾਈਲੇਸ ਜੋਨ ਵਿਚ ਪਟਾਬੇ ਚਲਾਉਣ ਦੀ ਮਨਾਹੀ ਹੋਵੇਗੀ। ਉੱਚੀ ਆਵਾਜ਼ ਵਿਚ ਚੋਨਣ ਵਾਲੇ ਪਟਾਕਿਆਂ ਤੋਂ ਰੋਕ ਰਹੇਗੀ। ਪਟਾਕ ਕੋਰਟ ਵਲੋਂ ਨਿਰਧਾਰਤ ਸਮੇਂ ਅਨੁਸਾਰ ਹੀ ਚਲਾਏ ਜਾਣਗੇ।

ਭਾਵੇਂ ਅਧਿਕਾਰੀਆਂ ਵੱਲੋਂ ਇਸ ਰੱਲ ਭਾਵਾਂ ਅਧਿਕਾਰੀਆਂ ਵੱਲੋਂ ਇਸ ਗੱਲ ਦੀ ਸੁਸਟੀ ਨਹੀਂ ਕੀਤੀ ਗਈ ਪਰ ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾ ਵਾਤਾਵਰਣ ਵਿੱਚ ਵਧ ਰਹੇ ਪੁਦੂਸਣ ਨੂੰ ਲੈ ਕੇ ਭਾਵਤ ਸਰਕਾਰ ਵੱਲੋਂ ਭਾਰਤ ਦੇ ਗਿਜ਼ਕਾਣ ਨਿਆ 2008 ਦੀ ਅਧ ਕਰਦੇ ਹੋਏ ਪ੍ਰਦੂਸਣ ਗੁਸਤ ਸੁਧਿਆਂ ਨੂੰ ਬਿਸਕੋਰਟ ਨਿਆ ਤਹਿਰ ਹੱਲ ਨੇਸ਼ਰ 115 19 2018 29 1940

1415 , 19, 2018/ 29, 1940 ਰਾਹੀਂ ਅਕਟ 1884 ਦੀ ਧਾਰਾ 05 ਅਤੇ 07 ਦੁਆਰਾ ਪ੍ਰਾਪਤ ਸਕਤੀਆਂ ਦਾ ਪ੍ਰਯੰਗ ਕਰਦੇ ਹੋਏ ਉਪਰਕਤ ਨਿਹਮ ਥਾਰਾ 18 ਦੀ ਉਪ ਧਾਰਾ (1) ਦੁਆਰਾ ਰਾਜਾ ਨੂੰ ਪੱਤਰ ਜਾਰੀ ਕੀਤਾ ਗਿਆ ਸੀ ।ਪਰ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ।

ਵੈਂਡਰ ਨੋਇਸ ਨੂੰ 09, ਮਿਤੀ 03/10/2019

ਪੁੱਤਕ ਭਵੀਜਨ ਪੀ ਭਵਨਿਊ ਡੀ ਬੀ ਐਂਡ ਆਰ ਮਾਨਜਾ

ਟੈ'ਝਰ ਨੋਇਸ ਨੂੰ 10, ਮਿਤੀ 03/10/2019

ਕਾਰਜਵਾਰੀ ਸਿੰਤਰਿਨੇਸਰ, ਪ੍ਰਾਂਤਕ ਕਲੀਜ਼ਨ ਦੀ ਕਥੀਜ਼ਨੂੰ ਕੀ ਥੋਂ ਮੌਕ ਆਹਾਂ ਬਰਾਂਬ, ਮਨਜਾਂ ਰਾਜਦਾਨ ਪ੍ਰਿਸ਼ਾ ਲਈ ਅਤੇ ਵਲੋਂ ਸ਼ਹਿਰੀਲ ਕੰਪਰਿਸ਼ਨ ਸਥਾਉਲਗਾੜ ਜ਼ਿਲ੍ਹਾ ਦਰਸ਼ਨ ਦੀ ਸ਼ਹਿਰ 200 ਮੁੱਤ ਅਤੇ ਆਪ ਚੰਦਾ, ਸੀ. ਅਜਿਨ ਸੰਗਰਸ਼ ਉਰਜ਼ਾਂ ਦੇ ਐਮ ਸਦੀ ਪੰਜਾਬੀਜ਼ਨੂੰਗੀ ਦੀ ਜੀ ਕੰਪ ਸਾਰੇ ਦੀ ਉਸਦੇ ਦੀ ਇਸ ਜ਼ਰਤੀ ਕੰਪ ਅਧੀਨ ਸੁਦੀਸ਼ਿੰਧ ਕੰਗ ਸ਼ਿਲੀਜ਼ਰਾਂ ਤੋਂ ਜ਼ਿਲੀਜ਼ ਦੀ ਕਰਤਾ ਸ਼ਹਿਰ ਸ਼ਹਿਰੀ ਸ਼ਹਿਰ ਸ਼ਹਿਰ ਦੇ ਸਿਸਥਾਵਾੜ ਸਿੰਤਰ ਅਤੇ ਜ਼ਰਤਾ ਸਵੀ ਜ਼ਰਦਾਰ ਦਾ ਹਵਾਲ਼ਾ ਸੰਗਰਸ਼ਿੰਦ ਹੈ। 2010 ਤੋਂ ਜੀ ਸ਼ਹਿਰੀ ਸ਼ਹਿਰੀ ਸ਼ਹਿਰੀ ਦੀ ਜਾਣ ਦੇ ਜ਼ਰਦਾਰ ਦੀ ਜ਼ਰਦਾਰ ਦਾ ਹਵਾਲ਼ਾ ਸੰਗਰਸ਼ਿੰਦ ਹੈ। 2010 ਤੋਂ 17.10.2016 ਦੀ ਜਾਣ ਹੈ। 2010 ਵਜੋਂ ਸ਼ਹਿਰ ਸ਼ਹਿਰੀਲ ਸੀ। 2010 ਤੋਂ ਜ਼ਰਦਾਰ ਦੀ ਸ਼ਹਿਰੀਲ 2010 ਹੈ। 2018 ਜੀ ਜੋਜ਼ ਜੋ ਜੋਵੇਂ ਦੇ ਦੋਗੀ ਜ਼ਿਲਦ ਦੇ ਜ਼ਰਦਾਰ ਦੇ ਤਾਰੀ ਕੀਤੀ ਜਾਵੇਗੀ।

ਪ੍ਰਾਂਤਕ ਭਵੀਜ਼ਨ ਪੀ ਭਈਨਊ ਡੀ ਬੀ ਐੱਡ ਆਰ ਮਾਨਜਾ



i.	W. R.P.	Person.	ਕਰਜ਼ਦਾਰਾਂ ਦਾ ਨਾ	वर्तस्य क्राहिका	elt Scut	कारतज्ञ कराजका सः बेटका
1.	1772731	nform logs fix	तेल निवास (वर्णुकी बावस नवः इतिकव कुमाव निवास) व्यक्ति (वर्णुकी बावस नवः वर्णुकी बावस नवः वर्णुकी बावस नवः वर्णिकव व्यक्ति वर्ण्यस नवः वर्णिकव व्यक्ति	23,76,144,41/-	17.09.2019	गांव स्कृती क्षते क्षतिक विके व्यक्तिक मोद्राज वे अक्षण ति. ३४०२. मेवटण २७-०. वेब्रीहास्. वेब्रीहास्. १८००२२



Ì.	ň.	fleme	and an en Vi	अपुरस्य अवस्थित	of failt	देस्या
1.	3281016 3305106	arfeque lega An	1. ਹਰੰਦਰ ਦਾਲ ਜਿੰਦ 2. ਕਮਲਪੁੱਤ ਕੰਦ 3. ਅਵੀਕਤਨ ਵਿਚ	34,71,406.28	16.09.2019	क्ये समुत्री करी करीता विके जरिएम्ब स्वेचक वै क्षेत्र हैं. 323, 1335 थ हुँड. सीची स्विक्ट फेल्पीड ट्यांस, प्राप्ती सेटकारिय केब्स्य 125. कास, स्विक्ट क्षित्रम 140401
er:	t few and	ton förer a	ter à la sentablicat e	user little tiese / udo	pri welation	

[ਰੂਲ 8(1)] ਕਬਜ਼ਾ ਨੌਟਿਸ (ਅਚੱਲ ਜਾਇਦਾਦ ਲਈ)

में देवनाता करने में महिन हैं में भार दिवेशन के क्वीचार कर का वह में मिश्रिय में मिश्रिय के विकास कर किए मार्थ मिश्रिय के विकास में मिश्रिय के मिश्रिय में मिश्रिय के मिश्रिय में मिश्रिय के मिश्रिय में मिश्रिय मिश्रिय में मिश्रिय में

ਕਰਕਵਾਰਾ/ਕਰਟਰਾਂ ਅਦਨ ਜਾਵਿਦਾਦਾ ਦਾ ਨਾਮ ਦਾ ਵੇਰਵਾ		of first	ਵੀ fiel	BIDE
विकास । १. सीमवी	हर्गोड सर्वेहरू संभवक ते. ३६ में अर्थ विमे, वि	11.04.2019	19.09.2019	8.20,10,729

ਅਤੇ ਬਹਾਰ ਦਾ ਨਾ	20012-0
ајавчица	क्षणे समर्थ
व्यापन्य (१) : शिक्षः भीतः भागः	
किंता के. (वाजी दिल से	
ਸਿਹਾਰਾ ਸੰਚਾਜ਼ਰ ਮੋਲ, ਸੁਰੇਸ਼	देख बनाए
ਮਾਦ ਅਤੇ ਵਾਜੀਵ ਗੁਮਾਵ।	unformer a
ਗ਼ਲਮੁਕਾ ਹੋਡਾ, ਗੁਰਦਾਸ਼ਪੁਰ ਅਤੇ	
CONTRACTOR OF A CONTRACTOR	

ਕਦਾਨਾ ਰਾਹੀਵਾਲ, ਗੁਰਦਾਸ਼ਪੁਰ, 3. ਸ਼੍ਰੀ ਰਾਹੀਵ ਕੁਮਾਰ ਉਤਰ ਸ਼੍ਰੀ ਸੰਦਾਸ਼ਰ ਬੋਲ ਵਾਸੀ ਪਿੰਡ ਕ੍ਰਿਸ਼ਨ ਬਾਹਾਰ, ਡਾਕਦਾਨਾ ਰਾਹੀਵਾਲ, ਗੁ

ਚੰਡੀਗੜ੍ਹ ਹਾਊਸਿੰਗ ਬੋਰਡ ਪ੍ਰੈਸ ਨੋਟਿਸ ('ਈ' ਪੁਕਿਊਰਮੈਂਟ ਸਿਸਟਮ)

वास्त्राच्याची विश्वतिनेश्वर-5. विश्वेष्यर-१, चेन्स्केट पंजीवान्त्र वाष्ट्रीवितः व्रिव्य क्रास्ट्रे विश्ववितः अदि बेहें विश्ववित्तं प्रति का कार्यो व्यवित्तं विश्ववितः विष्यवितः विश्ववितः विष्यवितः विश्ववितः विष्यवितः विश्ववितः विष्यवितः विश्ववितः विष्यवितः विष्यवितः विष्यवितः विष्यवितः विष्यवितः विष्ववितः विष्यवितः विष्यवि

रेक्ट पहिल्ली संस्थार अध्यक्त ਕਵਾਨਿਕ ਵੇਂ ਸ਼ਹਿਕ ਦੀਆਂ ਸਾਈ) ਜੀ ਟੌਂਡਰ ਦਸਤਾਵੇਜ਼ਾਂ ਦੀ ਭਾਉਨਲੋਡਿਗ

ਤਾਂ ਤੇਅ ਕਰਨ, ਸ਼ੀਡਉਲ ਦੀ ਮਾਜ਼ਤ ਲੀਵਿਜੇਜ਼ਨਾਂ, ਪਲਾਨਜ਼ ਜਾਂਦੀ ਦੁੱਛ ਸ਼ੁਰੂਆਜ਼ ਮਿਲੀ :03.10.2019 ਨੂੰ 1000 ਬਤਮ ਬੈਦਰੀ :10.10.2019 ਨੂੰ 1700 ਵਜੋਂ

ब्बी हीटब जेंद 'जे लहा बकार, टेक्स प्रकुष्णक निकी :10.16.2019 है 1000 व . प्राप्त जुलाकीकोक्स करते सुबंधी बंधीन निकी :14.10.2019 है 1500 वर्ग स बाकच्यान करते जेंद्र स्पूर्वी समझ्यान

रारोम सिंग प्रेसरा

: अप्यानकानी शिमीकीकव-3 (शिकेट् असी कार चेक केवली संबोधान उप्तिता केट

कर्म (DLLL) है के दे देवा है कि कार है के कर किए का पूर्ण कर कि किया को कर कि कार कि कर कि का कि किया के कि कार कि कि कार कि कर कि कार कि किया के कि कार कि कि कार कि कार है किया कि किया कि कार है कि कार क

f-mu want, sarar, efaurer

ਵੇਂ ਬਰ ਨੋਟਿਸ ਨੰ. 11, ਮਿੜੀ 03/10/2019

बारमञ्जानी रिमोर्टीओड, भूरिकड बांग्रीकर भी बार्गिन्हीं जो से में मान्य व्याप्त, अरुपर जमस्यक्र भाग्य करों भेरी बारों बांज्योंनी व्याप्तिका बांग्रीक प्राप्त कर कि प्राप्त कर कि प्राप्त कर कि प्राप्त की कि प्राप्त बंदिआरी, भार्तीक प्राप्त कुमीर्वाच जीवा कि विवाद के विवाद की प्राप्त की प्राप्त के प्राप्त की कुले हैं के अपना की रिकारवारी की का कार्तिक प्रमुख्या कार्तिक विवाद के विवोद की स्वाप्त कर कि प्राप्त की अपना की प्राप्त की प्राप्त की दिवारवार के जिस्स कर की खाना रहते विवाद कर कि प्राप्त के प्राप्त की कि प्राप्त की प्राप्त की अपना की प्राप्त

1.10.20% है दिवाद इंडाएं से जुला है रहा करफ पढ़ी नामें लेकर से मिक्सत 1.14) भागार महाराज्य राज्याने का में मिक्स कार्यात में फिला है ! अस्पारणा है किसेंस कार्यों लेकी आने असना है सम्पर्यण जिस राज्यों की माने, दिया सामित्रका मांचारी जिसे अनुरे का ग्रेस स्वार के स्वीवान्य कार्य आहे दिय

ਪਾਰਟੀ ਦਾ ਨਾਂ ਅਤੇ ਇਸ ਦਾ ਪਤਾ	inference lawa en ar	ਕਸਕੇ ਵਿਚ ਸਦੀ ਅਤੇ ਰਿਹਵੀ ਹਾਇਦਾਵੇਂ ਦਾ ਚੋਹਵਾ	landa Afesi ult Nest	warfewr anoc
ਲੀ ਬਰਮ ਪਾਲ ਪੁੱਤਬ ਜੀ ਕੀਵਾ ਵਾਲ ਵਾਲੀ	से कार एक देखा हो पीट राभ	भाग्रे प्राप्तती अन्त अधिभ शिक्षे किरागियों सकार कि २२ व जास जिल्ल का अनेलाती है 17703/5/1617/2/और01. के बासक के प्राप्ता		ਫ਼. 1.44001/- (ਬਾਰ ਤੀਰ ਬੁਆਈ ਹਵਾਦ ਇਕ ਰੂ.1 08 01.3019 ਅਨੁਸਾਰ ਸਮੇਤ ਚਾਰਜਿਕ ਵਿਆਜ 31.32.2019 ਤੋਂ
अवस्य है. (259), सामी है. (. टिक्सफ ठवाट, हॉफ्जन्स	2006; 07 MA	(5/75, 6/1), ਵਾੜਾ ਨੇ 209/219, ਹੋਵਕਸਤ ਨੇ 17 ਵਾਰ ਸਥਿਤ ਹੈ ਮਾਲੀਆ ਹੋਦ ਪ੍ਰਿੰਡ ਤਤਕ ਰਨਇਵਾਨੀ, ਹੈ ਵਾ ਹੈ ਜਿਸੇ ਸਤਕ ਵਜੋਂ, ਤਮ੍ਰਿਸ਼ੀਲ ਤੋਂ ਜਿਲ੍ਹਾ ਲਹਿਆਰਾ ਵ 12:2015 ਅਨੁਸਾਰ ਨਾਂ ਹੈ ਸੀ ਸ਼ਰਮ ਪਾੱਜ ਪੁੰਤਰ ਸ਼੍ਰੀ ਮ	8, ਸਮਾਬੰਦੀ ਸਾਲ ਦੁਸਤਤ ਨੂੰ 178 ਵਿਸ਼ੇ ਭਾਰੀਕਾ ਨੂੰ	क्लंड भवाष्ट्रि विभाग जरतीय 01.01.2019 में बहुती मार वे से केटी तै. पुर्धतंत्र जनगर अनुस्थ भड़े ज्यारा 1,00 भवाष्ट्रियों में बहुत होट्स की दिल्ली से 60 बिटा मा भवाब भेगा
मोजनी संस्थानी वर्ज मान व्यवस्थान मोजनी बामारी-मानामा है। बामारी-मानामा है। तुन्दान में कार्ती, स्वाच्चन नेता है। बामारी कार्यस्थान करता है। बामारी सी अब एंडल, कार्ता, स्ववस्थानी, तेता बामारी सी अब एंडल,	भंदि तीस्त्री ब्रामीश कुप्रता -१०३५, कुप्रतापा विश्लेस चेत्र अदे सीटक : भी भटत साम दोवस १ सिट्ट ब्रामी	साथे समुखी अब्दें अवीवन विक्र देखा विकास है। जिन्हों में 10 का उस देखा कि माने प्रोतान के उसका है। जिन्हों में 10 का उस देखा की अन्य 17 (17) अपने प्रातान के उसका माने प्रातान के उसका माने हैं। अपने प्रातान के उसका के उसका के उसका माने हैं। उसका प्रातान के उसका के उसका माने हैं। अपने अपने प्रातान के उसका माने हैं। अपने अपने प्रातान के उसका माने हैं। अपने अपने अपने अपने अपने अपने माने अपने अपने अपने अपने अपने अपने अपने अप	ਤੇ ਮਿਵਾਡੀ 110 372, 4/2, ਨੇ 104/107 ਸੂਤੇ ਹੋਵਾਰਾਤ ਨੇ ਰੀਜ਼ੀਜ਼ ਤੇ ਜ਼ਿਆ	क्रिक्टर व्याप धेवली हु. कुन्तरी थी सिंहर २००६-२०१३ अनुसार स्था वर्णावर दिन्नम ३१ ०५ २०१३ हैं स्था आर्म्स दिन्नम पासीत ११ ०६ २०१३
ਸੀ ਮਨਪੀਸ਼ ਵਿਚ ਪੈਤਰ ਸੀ ਸਰਜੀਤ	ਸ਼ੀਮੜੀ ਮੀਨਾ ਪੰਤਰੀ ਸੀ	लावे समुद्रों नहीं नहींकर जिसे विकासियों अकार सिर्व १९०० के जान दिला का लेकर हो है। BLVN 1910		

flesft : 03.10.2015 nuo : afumer